

14 ਮਾਰਚ, 2018

ਬ੍ਰੈਂਪਟਨ ਦੇ ਸਪੋਰਟਸ ਹਾਲ ਆਫ ਫੇਮ (Sports Hall of Fame) ਵਿੱਚ ਚਾਰ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ

ਬ੍ਰੈਂਪਟਨ, ਓਨਟਾਰੀਓ – 2018 ਵਿੱਚ ਬ੍ਰੈਂਪਟਨ ਦੇ ਸਪੋਰਟਸ ਹਾਲ ਆਫ ਫੇਮ (Brampton Sports Hall of Fame) (ਖੇਡ ਨਾਲ ਸਬੰਧਤ ਪ੍ਰਸਿੱਧ ਵਿਅਕਤੀਆਂ ਦੀ ਸੂਚੀ ਬਣਾਉਣ ਵਾਲੀ ਸੰਸਥਾ) ਵਿੱਚ ਚਾਰ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਬਿਲਡਰ (ਖੇਡ ਦਾ ਵਿਕਾਸ ਕਰਨ ਵਿੱਚ ਮਦਦ ਕਰਨ ਵਾਲੇ ਹੋਰ ਵਿਅਕਤੀ) ਸ਼੍ਰੇਣੀ ਵਿੱਚ, ਪਾਵਰਲਿਫਟਰ **ਹਰਨੇਕ ਸਿੰਘ ਰਾਏ (Harnek Singh Rai)** ਨੂੰ ਇੱਕ ਪ੍ਰਤੀਯੋਗੀ, ਸੰਚਾਲਕ, ਕੋਚ ਅਤੇ ਰੈਫਰੀ ਦੇ ਤੌਰ 'ਤੇ ਖੇਡਾਂ ਵਿੱਚ ਉਹਨਾਂ ਦੇ ਯੋਗਦਾਨ ਲਈ ਸ਼ਾਮਲ ਕੀਤਾ ਜਾਵੇਗਾ। **ਰੋਜ਼ਮੈਰੀ ਮਿਲਰ (Rosemary Miller)** ਨੂੰ ਵੀ ਬ੍ਰੈਂਪਟਨ ਵਿੱਚ ਟੈਨਿਸ ਦੇ ਪ੍ਰਤੀ ਉਹਨਾਂ ਦੇ ਸਾਲਾਂ ਦੇ ਯੋਗਦਾਨ ਅਤੇ 55+ ਸਪੋਰਟ ਦਾ ਪ੍ਰਚਾਰ ਕਰਨ ਵਿੱਚ ਉਹਨਾਂ ਦੀ ਲੀਡਰਸ਼ਿਪ ਲਈ ਇੱਕ ਬਿਲਡਰ ਦੇ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ। ਐਥਲੀਟ ਸ਼੍ਰੇਣੀ ਵਿੱਚ, **ਮਾਈਕ ਵੀਵਰ (Mike Weaver)** ਐਨ.ਐਚ.ਐਲ. (ਨੈਸ਼ਨਲ ਹਾਕੀ ਲੀਗ) (NHL) ਵਿੱਚ 16 ਸਾਲਾਂ ਸਮੇਤ, ਹਾਕੀ ਵਿੱਚ ਆਪਣੇ ਕੈਰੀਅਰ ਦਾ ਜਸ਼ਨ ਮਨਾਉਣਗੇ। **ਰਿਚਰਡ ਸੋਸ (Richard Souce)** ਇੱਕ ਸੁਕੀਨ ਅਤੇ ਪੇਸ਼ਾਵਰ ਬੱਕਸ ਦੇ ਤੌਰ 'ਤੇ ਆਪਣੀ ਸਫਲਤਾ ਦੀ ਮਾਨਤਾ ਵਿੱਚ ਇੱਕ ਐਥਲੀਟ ਦੇ ਤੌਰ 'ਤੇ ਹਾਲ ਆਫ ਫੇਮ ਵਿੱਚ ਸ਼ਾਮਲ ਹੋਣਗੇ।

38ਵੇਂ ਸਲਾਨਾ ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ (Brampton Sports Hall of Fame) ਵਿੱਚ ਸ਼ਾਮਲ ਕੀਤੇ ਜਾਣ ਦਾ ਸਮਾਗਮ (Induction Ceremony) ਅਤੇ ਰਿਸੈਪਸ਼ਨ ਮੰਗਲਵਾਰ 15 ਮਈ ਨੂੰ ਰੋਜ਼ ਥੀਏਟਰ ਬ੍ਰੈਂਪਟਨ (Rose Theatre Brampton) ਵਿੱਚ ਆਯੋਜਿਤ ਕੀਤਾ ਜਾਵੇਗਾ। ਕਾਕਟੇਲ ਡਿਨਰ ਸ਼ਾਮ 6 ਵਜੇ ਸ਼ੁਰੂ ਹੋਵੇਗਾ ਅਤੇ ਉਸ ਤੋਂ ਬਾਅਦ ਸ਼ਾਮਲ ਕੀਤੇ ਜਾਣ ਦਾ ਸਮਾਗਮ ਅਤੇ ਰਿਸੈਪਸ਼ਨ ਆਯੋਜਿਤ ਕੀਤੇ ਜਾਣਗੇ। ਇਸ ਸਾਲ ਦੇ ਕਾਰਜਕਰਮ ਲਈ ਮੁੱਖ ਬੁਲਾਰਾ (keynote speaker) ਪੂਰਵ ਸੀ.ਐਫ.ਐਲ. (CFL) ਕੁਆਰਟਰਬੈਕ ਅਤੇ ਚਾਰ-ਵਾਰ ਦੇ ਗ੍ਰੇ-ਕੱਪ ਚੈਂਪੀਅਨ (Grey Cup Champion), **ਡੈਮੋਨ ਅਲੈਨ (Damon Allen)** ਹੋਣਗੇ।

ਟਿਕਟਾਂ ਹੁਣ ਰੋਜ਼ ਥੀਏਟਰ (Rose Theatre) ਬਾਕਸ ਆਫਿਸ ਤੋਂ ਪ੍ਰਤੀ ਟਿਕਟ \$55 ਵਿੱਚ ਖਰੀਦੀਆਂ ਜਾ ਸਕਦੀਆਂ ਹਨ। 12 ਸਾਲ ਅਤੇ ਇਸਤੋਂ ਘੱਟ ਉਮਰ ਦੇ ਬੱਚਿਆਂ ਲਈ ਟਿਕਟ ਦਾ ਮੁੱਲ \$27.50 ਹੈ ਅਤੇ ਇਹ ਦੋ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਮੁਫਤ ਹੈ। ਖਰੀਦਣ ਲਈ , www.rosetheatre.ca 'ਤੇ ਜਾਓ ਜਾਂ 905.874.2800 'ਤੇ ਕਾਲ ਕਰੋ।

ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ ਅਤੇ ਇਸ ਸਾਲ ਦੇ ਸ਼ਾਮਲ ਹੋਣ ਵਾਲੇ ਵਿਅਕਤੀਆਂ ਬਾਰੇ ਹੋਰ ਜਾਣਨ ਲਈ, ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ ਦੀ ਵੈਬਸਾਈਟ www.brampton.ca/bshf 'ਤੇ ਜਾਓ।

ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ, ਜਿਸਨੇ ਸਾਡੇ ਸ਼ਹਿਰ ਵਿੱਚ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ? [Download a nomination form for 2019 \(2019 ਦਾ ਨਾਮਜ਼ਦਗੀ \(ਨੋਮੀਨੇਸ਼ਨ\) ਫਾਰਮ ਡਾਊਨਲੋਡ ਕਰੋ\)](#)! ਅਗਲੇ ਸਾਲ ਸ਼ਾਮਲ ਹੋਣ ਵਾਲੇ ਵਿਅਕਤੀਆਂ ਲਈ ਨਾਮਜ਼ਦਗੀਆਂ 15 ਜੂਨ, 2018 ਤੱਕ ਸਵੀਕਾਰ ਕੀਤੀਆਂ ਜਾਣਗੀਆਂ।

ਬ੍ਰੈਪਟਨ ਸਪੋਰਟਸ ਹਾਲ ਆਫ ਫੇਮ (Brampton Sports Hall of Fame) ਦੀ ਸਥਾਪਨਾ 1979 ਵਿੱਚ ਸਿਟੀ ਆਫ ਬ੍ਰੈਪਟਨ (City of Brampton) ਦੇ ਨਾਲ ਮਿਲ ਕੇ, ਖੇਡ ਦੇ ਸ਼ੌਕੀਨ ਸਮਰਪਿਤ ਵਿਅਕਤੀਆਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ। ਇਹ ਸਟੀਲਸ ਐਵੇਨਿਊ (Steeles Avenue) ਦੇ ਦੱਖਣ ਵੱਲ ਕੈਨੇਡੀ ਰੋਡ (Kennedy Road) 'ਤੇ ਪਾਵਰੇਡ ਸੈਂਟਰ (Powerade Centre) ਵਿੱਚ ਸਥਿਤ ਹੈ।

ਹਵਾਲੇ:

“ਬ੍ਰੈਪਟਨ ਇਸ ਸਾਲ ਦੇ ਸਪੋਰਟਸ ਹਾਲ ਆਫ ਫੇਮ ਵਿੱਚ ਸ਼ਾਮਲ ਹੋਣ ਵਾਲੇ ਪ੍ਰਸਿੱਧ ਵਿਅਕਤੀਆਂ 'ਤੇ ਮਾਣ ਮਹਿਸੂਸ ਕਰ ਸਕਦਾ ਹੈ। ਉਹਨਾਂ ਦੀਆਂ ਸਬੰਧਿਤ ਖੇਡਾਂ ਵਿੱਚ ਉਹਨਾਂ ਦੇ ਯੋਗਦਾਨ ਨੂੰ ਇਸ ਸ਼ਹਿਰ ਵਿੱਚ ਅਤੇ ਪੂਰੀ ਦੁਨੀਆ ਵਿੱਚ ਮਹਿਸੂਸ ਕੀਤਾ ਜਾਂਦਾ ਹੈ। ਕਾਉਂਸਿਲ (Council) ਅਤੇ ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਕਮੇਟੀ (Brampton Sports Hall of Fame Committee) ਦੇ ਵੱਲੋਂ, ਸਾਨੂੰ ਉਹਨਾਂ ਦੀਆਂ ਉਪਲਬਧੀਆਂ ਨੂੰ ਮਾਨਤਾ ਦੇਣ ਵਿੱਚ ਖੁਸ਼ੀ ਹੁੰਦੀ ਹੈ।”

- ਮੇਅਰ ਲਿੰਡਾ ਜੈਫਰੀ (Linda Jeffrey)

“ਜਿਵੇਂ ਕਿ ਹਰ ਕੋਈ ਦੇਖ ਸਕਦਾ ਹੈ, 2018 ਦੀ ਸ਼੍ਰੇਣੀ ਖੇਡਾਂ ਦੇ ਇੱਕ ਵਿਆਪਕ ਸਮੂਹ ਨੂੰ ਦਰਸਾਉਂਦੀ ਹੈ ਅਤੇ ਉਹ ਸਾਰੇ ਆਪਣਾ ਪ੍ਰਤਿਸ਼ਠਾਵਾਨ ਸਨਮਾਨ ਪ੍ਰਾਪਤ ਕਰਨ ਦੇ ਹੱਕਦਾਰ ਹਨ। ਇਹਨਾਂ ਨਵੇਂ ਸ਼ਾਮਲ ਹੋਣ ਵਾਲੇ ਪ੍ਰਸਿੱਧ ਵਿਅਕਤੀਆਂ ਦਾ ਸੁਆਗਤ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ, ਜਦੋਂ ਉਹ ਪਿਛਲੇ ਸਾਰੇ ਸ਼ਾਮਲ ਕੀਤੇ ਗਏ ਪ੍ਰਸਿੱਧ ਵਿਅਕਤੀਆਂ ਦੇ ਨਾਲ ਆਪਣੀ ਥਾਂ ਲੈਣਗੇ।”

- ਡੀਨ ਮੈਕਲੇਡ (Dean McLeod), ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਕਮੇਟੀ ਦੇ ਮੁਖੀ (Chair of the Brampton Sports Hall of Fame Committee)

-30-

ਬ੍ਰੈਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਪਟਨ

905.874.3654 | natalie.stogdill@brampton.ca